

ਤੁਰੰਤ ਰਿਲੀਜ਼ ਲਈ

## ਸਿਟੀ ਨੇ ਬ੍ਰੈਂਪਟਨ ਅਤੇ ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਚਕਾਰ ਨਵੇਂ ਜ਼ੂਮ ਬੋਵੇਅਰਡ ਕਨੈਕਸ਼ਨ ਦੀ ਘੋਸ਼ਣਾ ਕੀਤੀ

ਬ੍ਰੈਂਪਟਨ, ਓਨਟੈਰੀਓ (3 ਮਾਰਚ, 2020) – ਸਿਟੀ ਆਫ ਬ੍ਰੈਂਪਟਨ ਨੂੰ ਬ੍ਰੈਂਪਟਨ ਤੋਂ ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ (Toronto Pearson International Airport) ਤੱਕ ਨਵੇਂ ਸਿੱਧੇ ਬੱਸ ਰੈਪਿਡ ਟ੍ਰਾਂਜ਼ਿਟ ਕਨੈਕਸ਼ਨ ਦੀ ਘੋਸ਼ਣਾ ਕਰਦੇ ਹੋਏ ਬੋਰਦ ਖੁਸ਼ੀ ਹੋ ਰਹੀ ਹੈ। 505 ਜ਼ੂਮ ਬੋਵੇਅਰਡ (505 Züm Bovaird) ਰੂਟ ਨੂੰ ਏਅਰਪੋਰਟ ਤੱਕ ਵਧਾਇਆ ਜਾਵੇਗਾ। ਇਸਦੇ 2020 ਦੇ ਪਤਝੜ ਦੇ ਸ਼ੁਰੂ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ।

ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਇਸਦੇ 2020 ਦੇ ਬਜਟ (2020 Budget) ਦੇ ਹਿੱਸੇ ਦੇ ਤੌਰ ਤੇ ਸਰਬ ਸੰਮਤੀ ਨਾਲ ਮਨਜ਼ੂਰੀ ਦਿੱਤੀ। ਇਹ ਵਿਸਤਾਰ ਟੋਰੋਂਟੋ ਪੀਅਰਸਨ ਵਿਖੇ ਕੰਮ ਕਰਨ ਵਾਲੇ ਜਾਂ ਇੱਥੋਂ ਸਫ਼ਰ ਕਰਨ ਵਾਲੇ ਨਿਵਾਸੀਆਂ ਨੂੰ ਵੱਧ ਸਹੂਲਤ ਪੇਸ਼ ਕਰਦੇ ਹੋਏ, ਰੀਜਨਲ ਕਨੈਕਟੀਵਿਟੀ ਨੂੰ ਬਿਹਤਰ ਬਣਾਵੇਗਾ। ਇਹ ਇਨੋਵੇਸ਼ਨ ਕੋਰੀਡੋਰ (Innovation Corridor) ਨਾਲ ਬ੍ਰੈਂਪਟਨ ਦੇ ਸਬੰਧਾਂ ਨੂੰ ਵੀ ਹੋਰ ਮਜ਼ਬੂਤ ਬਣਾਵੇਗਾ।

ਪੀਅਰਸਨ ਏਅਰਪੋਰਟ ਕੰਮ ਕਰਨ ਲਈ ਵੱਡੀ ਅਤੇ ਕੰਪਲੈਕਸ ਥਾਂ ਹੈ, ਜਿੱਥੇ 400 ਤੋਂ ਵੱਧ ਕੰਪਨੀਆਂ ਹਨ, ਜਿਹਨਾਂ ਵਿੱਚ ਲਗਭਗ 50,000 ਲੋਕ ਕੰਮ ਕਰਦੇ ਹਨ; ਜਿਹਨਾਂ ਵਿੱਚੋਂ 10,000 ਬ੍ਰੈਂਪਟਨ ਵਿੱਚ ਰਹਿੰਦੇ ਹਨ। ਪੀਅਰਸਨ, ਏਅਰਪੋਰਟ ਇੰਪਲਾਇਮੈਂਟ ਜ਼ੋਨ (Airport Employment Zone) ਨੂੰ ਸਹਾਰਾ ਦਿੰਦਾ ਹੈ, ਜਿਸ ਵਿੱਚ ਬ੍ਰੈਂਪਟਨ, ਮਿਸਿਸਾਗਾ (Mississauga) ਅਤੇ ਏਟੋਬੀਕੋ (Etobicoke) ਦੇ ਖੇਤਰ ਸ਼ਾਮਲ ਹਨ। ਇਹ 300,000 ਤੋਂ ਵੱਧ ਨੌਕਰੀਆਂ ਦੇ ਨਾਲ ਕੈਨੇਡਾ ਵਿੱਚ ਦੂਜਾ ਸਭ ਤੋਂ ਵੱਡਾ ਰੇਜ਼ਗਾਰ ਖੇਤਰ ਹੈ।

ਗ੍ਰੇਟਰ ਟੋਰੋਂਟੋ ਏਅਰਪੋਰਟਸ ਅਥਾਰਿਟੀ (ਜੀ.ਟੀ.ਏ.ਏ.) (Greater Toronto Airports Authority) (GTAA) ਨਵੇਂ ਰੂਟ ਦਾ ਸੁਆਗਤ ਕਰਦੀ ਹੈ। ਜਿਵੇਂ ਕਿ ਰਿਸਰਚ ਨੇ ਦਰਸਾਇਆ ਹੈ ਕਿ ਬ੍ਰੈਂਪਟਨ ਅਤੇ ਏਅਰਪੋਰਟ ਦੇ ਵਿਚਕਾਰ ਸਿੱਧੇ ਬੱਸ ਕਨੈਕਸ਼ਨਾਂ ਵਿੱਚ ਸੁਧਾਰ ਕਰਨ ਦੇ ਖਾਸ ਫਾਇਦੇ ਹਨ। 505 ਜ਼ੂਮ ਬੋਵੇਅਰਡ ਵਿਸਤਾਰ ਨਾਲ, ਬ੍ਰੈਂਪਟਨ ਵਿੱਚ ਰਹਿਣ ਵਾਲੇ ਏਅਰਪੋਰਟ ਦੇ ਉਹਨਾਂ ਕਰਮਚਾਰੀਆਂ ਦੀ ਮੌਜੂਦਾ ਸੰਖਿਆ ਦੁੱਗਣੀ ਹੋ ਸਕਦੀ ਹੈ, ਜੋ ਪਬਲਿਕ ਟ੍ਰਾਂਜ਼ਿਟ ਤੇ ਸਫ਼ਰ ਕਰਦੇ ਹਨ।

ਟੋਰੋਂਟੋ ਪੀਅਰਸਨ ਵਿਖੇ, ਬ੍ਰੈਂਪਟਨ ਟ੍ਰਾਂਜ਼ਿਟ ਤੇ ਸਫ਼ਰ ਕਰਨ ਵਾਲੇ ਲੋਕ ਹੋਰ ਰੀਜਨਲ ਟ੍ਰਾਂਸਪੋਰਟੇਸ਼ਨ ਨੈੱਟਵਰਕਾਂ ਨਾਲ ਜੁੜ ਸਕਦੇ ਹਨ। ਇਹਨਾਂ ਵਿੱਚ ਸ਼ਾਮਲ ਹਨ, ਯੂ.ਪੀ. ਐਕਸਪ੍ਰੈਸ (UP Express), ਛੇ ਟੀ.ਟੀ.ਸੀ. (TTC) ਰੂਟਸ, ਚਾਰ ਮਾਈਵੇ (MiWay) ਰੂਟਸ, ਏ ਗੋ ਟ੍ਰਾਂਜ਼ਿਟ (GO Transit) ਰੂਟਸ ਅਤੇ ਹੋਰ ਰੀਜਨਲ ਸੇਵਾਵਾਂ ਜਿਵੇਂ, ਗ੍ਰੇਹਾਊਂਡ (Greyhound)।

### ਸੰਖੇਪ ਤੱਥ

- 2020 ਦੇ ਬਜਟ ਵਿੱਚ ਸਿਟੀ ਦੇ ਟ੍ਰਾਂਜ਼ਿਟ ਇੰਫਰਾਸਟ੍ਰਕਚਰ ਨੂੰ ਵਧਾਉਣ ਲਈ 1 ਪ੍ਰਤੀਸ਼ਤ ਲਗਾਇਆ ਗਿਆ ਟੈਕਸ ਸ਼ਾਮਲ ਕੀਤਾ ਗਿਆ ਹੈ।
- ਰੂਟ 505 ਜ਼ੂਮ ਬੋਵੇਅਰਡ ਦੇ ਵਿਸਤਾਰ ਦਾ ਖਰਚ \$1.75 ਮਿਲੀਅਨ ਆਵੇਗਾ - \$900,000 ਦਾ ਫੰਡ ਸਿਟੀ ਵੱਲੋਂ ਦਿੱਤਾ ਜਾਵੇਗਾ ਅਤੇ ਬਾਕੀ ਰਕਮ ਮਾਲੀ ਆਮਦਨੀ ਤੋਂ ਆਵੇਗੀ।
- ਇਸ ਵੇਲੇ, ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ ਕੰਮ ਕਰਨ ਵਾਲੇ 10,000 ਨਿਵਾਸੀਆਂ ਵਿੱਚੋਂ 13 ਪ੍ਰਤੀਸ਼ਤ ਕੰਮ ਤੇ ਆਉਣ-ਜਾਣ ਲਈ ਪਬਲਿਕ ਟ੍ਰਾਂਜ਼ਿਟ ਤੇ ਸਫ਼ਰ ਕਰਦੇ ਹਨ।

**ਹਵਾਲੇ**

“ਇਨੋਵੇਸ਼ਨ ਕੋਰੀਡੋਰ ਦੇ ਹਿੱਸੇ ਵਜੋਂ ਅਤੇ ਏਅਰਪੋਰਟ ਦੇ ਕਾਰਜਬਲ ਵਿੱਚ ਸਭ ਤੋਂ ਵੱਡੇ ਯੋਗਦਾਨੀ ਹੋਣ ਦੇ ਤੌਰ ਤੇ, ਸਾਡੇ ਰੀਜਨ ਦੇ ਆਰਥਿਕ ਵਾਧੇ ਨੂੰ ਸਹਿਯੋਗ ਦੇਣ ਅਤੇ ਨੌਕਰੀ ਸਬੰਧੀ ਮੌਕਿਆਂ ਤੱਕ ਬ੍ਰੈਂਪਟਨ ਦੇ ਨਿਵਾਸੀਆਂ ਦੀ ਪਹੁੰਚ ਨੂੰ ਅਸਾਨ ਬਣਾਉਣ ਲਈ ਸਾਨੂੰ ਖੁਸ਼ੀ ਹੈ। ਅਸੀਂ 2020 ਦੇ ਬਜਟ ਨੇ ਇਸ ਵਿੱਚ ਮਹੱਤਵਪੂਰਣ ਨਿਵੇਸ਼ ਕੀਤਾ ਹੈ, ਜੋ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੰਦਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਅੱਜ ਦੀ ਘੋਸ਼ਣਾ ਨਾਲ ਯਾਤਰੀਆਂ ਅਤੇ ਕਰਮਚਾਰੀਆਂ ਦੇਵਾਂ ਨੂੰ ਬ੍ਰੈਂਪਟਨ ਤੋਂ ਟੋਰੋਂਟੋ ਪੀਅਰਸਨ ਤੱਕ ਵੱਧ ਅਸਾਨੀ ਨਾਲ ਪਹੁੰਚ ਮਿਲੇਗੀ। ਦੁਨੀਆ ਦੇ ਤਿੰਨ-ਚੌਥਾਈ ਅਰਥਚਾਰਿਆਂ ਨਾਲ ਲੋਕਾਂ ਅਤੇ ਕਾਰੋਬਾਰੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਜੋੜਨ ਲਈ, ਸਾਨੂੰ ਮਜ਼ਬੂਤ ਸਥਾਨਕ ਜ਼ਮੀਨੀ ਸਬੰਧਾਂ ਦੀ ਲੋੜ ਹੈ। ਇਹ ਸੇਵਾ, ਏਅਰਪੋਰਟ ਤੱਕ ਅਤੇ ਦੁਨੀਆ ਤੱਕ ਬ੍ਰੈਂਪਟਨ ਦੀ ਪਹੁੰਚ ਨੂੰ ਮਜ਼ਬੂਤ ਬਣਾਉਂਦੀ ਹੈ।”

- ਸਕੋਟ ਕੋਲੀਅਰ (Scott Collier), ਵਾਈਸ ਪ੍ਰੈਜ਼ੀਡੈਂਟ, ਕਸਟਮ ਐਂਡ ਟਰਮੀਨਲ ਸਰਵਿਸਿਜ਼, ਜੀ. ਟੀ. ਏ. ਏ.

“ਮਨਜ਼ੂਰ ਕੀਤੇ 2020 ਦੇ ਬਜਟ ਵਿੱਚ ਇਸ ਟ੍ਰਾਂਜ਼ਿਟ ਵਿਸਤਾਰ ਜਿਹੇ ਕਾਰਜਨੀਤੀ ਸਬੰਧੀ ਨਿਵੇਸ਼ ਸ਼ਾਮਲ ਹਨ, ਜੋ ਇਹ ਯਕੀਨੀ ਬਣਾਉਣ ਲਈ ਕਾਉਂਸਿਲ ਦੀਆਂ ਪ੍ਰਾਇਰਟੀਜ਼ ਦੇ ਮੁਤਾਬਿਕ ਹਨ ਕਿ ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ। ਬਜਟ ਇਹ ਯਕੀਨੀ ਬਣਾਉਣ ਲਈ ਸਾਡੇ ਨਿਵਾਸੀਆਂ ਲਈ ਵਧੀਆ ਕਿਸਮ ਦੀਆਂ ਟ੍ਰਾਂਜ਼ਿਟ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਾਧਾ ਕਰਦਾ ਹੈ ਕਿ ਨਿਵਾਸੀ ਰੋਜ਼ਗਾਰ ਮੌਕਿਆਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਇੰਪਲਾਇਰ ਬ੍ਰੈਂਪਟਨ ਦੀ ਪ੍ਰਤਿਭਾ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)